

GURMAT GYAN ONLINE STUDY CENTRE

Punjabi University, Patiala

Instructions related to Admissions for the Session 2020-21

ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਆਨ ਲਾਈਨ ਕੋਰਸਾਂ ਤਹਿਤ ਬੀ.ਏ. (ਗੁਰਮਤਿ ਸੰਗੀਤ ਵਿਸ਼ੇ ਸਹਿਤ), ਐਮ.ਏ. ਗੁਰਮਤਿ ਸੰਗੀਤ - ਗਾਇਨ ਅਤੇ ਐਮ.ਏ. ਤਬਲਾ ਵਿੱਚ ਦਾਖਲਾ ਲੈਣ ਲਈ ਆਨ ਲਾਈਨ ਐਡਮਿਸ਼ਨ ਪੋਰਟਲ ਵਿਭਾਗੀ ਵੈਬਸਾਈਟ www.gurmatgyanonlinepup.com 'ਤੇ ਖੁਲ੍ਹ ਗਿਆ ਹੈ। ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 31 ਅਗਸਤ, 2020 ਹੈ।

ਐਡਮਿਸ਼ਨ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਪੂਰਨ ਅਤੇ ਦਰੁੱਸਤ ਭਰਨ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਹੇਠ ਲਿਖੇ ਦਸਤਾਵੇਜ਼ ਆਨ ਲਾਈਨ ਅਪਲੋਡ ਕੀਤੇ ਜਾਣਗੇ:

1. ਫੋਟੋ
2. ਦਸਤਖਤ
3. Identity Proof (ਆਧਾਰ ਕਾਰਡ)
4. Eligibility Proof (ਬੀ.ਏ. ਲਈ 10+2 ਅਤੇ ਐਮ.ਏ. ਲਈ ਬੀ.ਏ ਦਾ ਡੀ.ਐਮ.ਸੀ.)
5. Category Proof (ਜਾਤੀ ਸਰਟੀਫਿਕੇਟ - ਰਾਖਵੀਂਕਰਨ ਲਈ)

ਜਿਨ੍ਹਾਂ ਐਸ.ਸੀ. ਵਿਦਿਆਰਥੀਆਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਅਤੇ ਉਹ ਫੀਸ ਵਿੱਚ ਰਿਆਇਤ ਲੈਣਾ ਚਾਹੁੰਦੇ ਹਨ ਉਹ ਹੇਠ ਲਿਖੇ ਦਸਤਾਵੇਜ਼ ਵੀ ਅਪਲੋਡ ਕਰਨਗੇ:-

1. 2.5 ਲੱਖ ਤੱਕ ਆਮਦਨ ਦਾ ਸਰਟੀਫਿਕੇਟ (ਮਿਤੀ 01/04/2020 ਤੋਂ ਬਾਅਦ ਤਹਿਸੀਲਦਾਰ ਵੱਲੋਂ ਜਾਰੀ)
2. ਵਿਦਿਆਰਥੀ ਦੇ ਬੈਂਕ ਪਾਸਬੁੱਕ ਦੇ ਪਹਿਲੇ ਪੰਨੇ ਦੀ ਪੜ੍ਹਨ ਯੋਗ ਕਾਪੀ

ਨੋਟ:-ਫੀਸ ਵਿੱਚ ਰਿਆਇਤ ਲੈਣ ਵਾਲੇ ਐਸ.ਸੀ ਵਿਦਿਆਰਥੀ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਉੱਤੇ ਸਕਾਲਰਸ਼ਿਪ ਲਈ ਅਪਲਾਈ ਕਰਨਾ ਲਾਜ਼ਮੀ ਹੈ। ਜੇਕਰ ਕਿਸੀ ਵਿਦਿਆਰਥੀ ਵੱਲੋਂ ਕਿਸੇ

ਵੀ ਕਾਰਨ ਕਰਕੇ ਡਾ. ਅੰਬੇਦਕਰ ਪੋਰਟਲ ਤੇ ਸਕਾਲਰਸ਼ਿਪ ਅਪਲਾਈ ਨਹੀਂ ਹੁੰਦਾ ਤਾਂ ਉਹ ਵਿਦਿਆਰਥੀ ਪੂਰੀ ਫੀਸ ਭਰਨ ਦਾ ਪਾਬੰਦ ਹੋਵੇਗਾ।

ਫਾਰਮ ਅਪਲਾਈ ਕਰਨ ਉਪਰੰਤ ਵਿਦਿਆਰਥੀ ਦੇ ਦਸਤਾਵੇਜ਼ ਆਨਲਾਈਨ ਚੈਕ ਕੀਤੇ ਜਾਣਗੇ। ਦਸਤਾਵੇਜ਼ ਚੈਕ ਕਰਨ ਉਪਰੰਤ ਵਿਦਿਆਰਥੀਆਂ ਨੂੰ ਵੈਬਸਾਈਟ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਆਨਲਾਈਨ ਫੀਸ ਭਰਨ ਲਈ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ।

ਵਿਦਿਆਰਥੀ ਫੀਸ ਹੇਠ ਲਿਖੇ ਤਰੀਕੇ ਨਾਲ ਭਰ ਸਕਦੇ ਹਨ:-

1. Go to **www.punjabiversity.ac.in**
2. Click on link **Important Links**
3. Then click on link **Online Fees Payment**
4. Then, a new window occurs of **SBI**. Select the Check Box and click on **Proceed**.
5. Select the Department **Gurmat Gyan Online Study Centre** from the field Select **Payment Category**.
6. Then, fill all the fields correctly and pay the fee.
7. Take the print out of the fee receipt and upload in your User Account.
8. Students must deposit the fee receipt to the Department after the COVID-19 condition or if called.

ਕੰਪਿਊਟਰ ਵਿੱਚ ਫੀਸ ਦੀ ਡੀਟੇਲ ਆਉਣ ਤੋਂ ਬਾਅਦ ਵਿਦਿਆਰਥੀ ਦਾ ਦਾਖਲਾ ਯੋਗ ਮੰਨਿਆ ਜਾਵੇਗਾ।

ਨੋਟ: ਫੀਸ ਭਰਨ ਲਈ ਦਿੱਤੀ ਗਈ ਨਿਸ਼ਚਿਤ ਮਿਤੀ ਤੋਂ ਹੋਈ ਕਿਸੇ ਵੀ ਤਰ੍ਹਾਂ ਦੀ ਦੇਰੀ ਲਈ ਵਿਭਾਗ ਜਿੰਮੇਵਾਰ ਨਹੀਂ ਹੋਵੇਗਾ ਅਤੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਨੁਸਾਰ ਲੇਟ ਫੀਸ ਭਰਨ ਦਾ ਪਾਬੰਦ ਹੋਵੇਗਾ।

ਜੇਕਰ ਕਿਸੇ ਵਿਦਿਆਰਥੀ ਵਲੋਂ ਕੋਈ ਵੀ ਗਲਤ ਦਸਤਾਵੇਜ਼ ਅਪਲੋਡ ਕੀਤਾ ਜਾਂਦਾ ਹੈ ਤਾਂ ਉਸਦਾ ਦਾਖਲਾ ਫਾਰਮ ਰੱਦ ਸਮਝਿਆ ਜਾਵੇਗਾ।

ਦਾਖਲਾ ਉਪਰੰਤ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਦਸਤਾਵੇਜ਼ ਅਯੋਗ ਪਾਇਆ ਜਾਂਦਾ ਹੈ, ਤਾਂ ਉਸ ਵਿਦਿਆਰਥੀ ਦਾ ਦਾਖਲਾ ਰੱਦ ਕੀਤਾ ਜਾਵੇਗਾ ਅਤੇ ਬਣਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਦੀ ਨਿਰੋਲ ਜ਼ਿੰਮੇਵਾਰੀ ਵਿਦਿਆਰਥੀ ਦੀ ਨਿੱਜੀ ਹੋਵੇਗੀ।

ਦੂਸਰੇ ਅਤੇ ਤੀਸਰੇ ਸਾਲ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਹਦਾਇਤਾਂ

1. ਦੂਸਰੇ ਅਤੇ ਤੀਸਰੇ ਭਾਗ ਦੇ ਵਿਦਿਆਰਥੀਆਂ ਦਾ ਪਿਛਲੇ ਸਮੈਸਟਰ ਦਾ ਨਤੀਜਾ ਆਉਣ ਤੱਕ ਦਾਖਲਾ ਆਰਜ਼ੀ ਮੰਨਿਆ ਜਾਵੇਗਾ।
2. ਵਿਦਿਆਰਥੀਆਂ ਵਲੋਂ ਦਾਖਲਾ ਫਾਰਮ ਭਰਨ ਸਮੇਂ ਪਿਛਲੇ ਸਾਲ ਦੌਰਾਨ ਦਾਖਲਾ ਫਾਰਮ ਵਿਚ ਦਿੱਤੀ ਜਾਣਕਾਰੀ (ਜਿਵੇਂ Optional Subject, Username, Password ਆਦਿ) ਵਿਚ ਕੋਈ ਬਦਲਾਵ ਨਾ ਕੀਤਾ ਜਾਵੇ। ਪਹਿਲੇ ਫਾਰਮ ਨਾਲੋਂ ਕਿਸੇ ਤਰ੍ਹਾਂ ਦੇ ਵਖਰੇਵੇਂ ਲਈ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ।